

 Print Page

## Sri Guru Granth Sahib

Displaying 338 of

ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥੧॥

Our N Bheejai Pag Naa Khisai Har Dharasan Kee Aasaa ||1||

Her heart is not happy, but she does not retrace her steps, in hopes of seeing the Blessed Vision of the Lord's Darshan. ||1||

ਗਉੜੀ (ਭ. ਕਬੀਰ) ਅਸਟ. (੬੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੧੯  
Raag Gauri Bhagat Kabir

ਉਡਹੁ ਨ ਕਾਗਾ ਕਾਰੇ ॥

Ouddahu N Kaagaa Kaarae ||

So fly away, black crow,

ਗਉੜੀ (ਭ. ਕਬੀਰ) ਅਸਟ. (੬੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੧  
Raag Gauri Bhagat Kabir

ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ ॥੧॥ ਰਹਾਉ ॥

Baeg Mileejai Apunae Raam Piaarae ||1|| Rehaao ||

So that I may quickly meet my Beloved Lord. ||1||Pause||

ਗਉੜੀ (ਭ. ਕਬੀਰ) ਅਸਟ. (੬੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੧  
Raag Gauri Bhagat Kabir

ਕਹਿ ਕਬੀਰ ਜੀਵਨ ਪਦ ਕਾਰਨਿ ਹਰਿ ਕੀ ਭਗਤਿ ਕਰੀਜੈ ॥

Kehi Kabeer Jeevan Padh Kaaran Har Kee Bhagath Kareejai ||

Says Kabeer, to obtain the status of eternal life, worship the Lord with devotion.

ਗਉੜੀ (ਭ. ਕਬੀਰ) ਅਸਟ. (੬੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੨  
Raag Gauri Bhagat Kabir

ਏਕੁ ਆਧਾਰੁ ਨਾਮੁ ਨਾਰਾਇਨ ਰਸਨਾ ਰਾਮੁ ਰਵੀਜੈ ॥੨॥੧॥੧੪॥੬੫॥

Eaek Aadhhaar Naam Naaraaein Rasanaa Raam Raveejai ||2||1||14||65||

The Name of the Lord is my only Support; with my tongue, I chant the Lord's Name. ||2||1||14||65||

ਗਉੜੀ (ਭ. ਕਬੀਰ) ਅਸਟ. (੬੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੨  
Raag Gauri Bhagat Kabir

ਰਾਗੁ ਗਉੜੀ ੧੧ ॥

Raag Gourree 11 ||

Raag Gauree 11:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੮

ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਉਂ ਰੇ ॥

Aas Paas Ghan Thurasee Kaa Biravaa Maaajh Banaa Ras Gaaoon Rae ||

All around, there are thick bushes of sweet basil, and there in the midst of the forest, the Lord is singing with joy.

ਗਉੜੀ (ਭ. ਕਬੀਰ) ਅਸਟ. (੬੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੩

Raag Gauri Bhagat Kabir

ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੁ ਰੇ ॥੧॥

Ouaa Kaa Saroop Dhaekh Mohee Guaaran Mo Ko Shhodd N Aao N Jaahoo Rae ||1||

Beholding His wondrous beauty, the milk-maid was entranced, and said, "Please don't leave me; please don't come and go!"||1||

ਗਉੜੀ (ਭ. ਕਬੀਰ) ਅਸਟ. (੬੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੩

Raag Gauri Bhagat Kabir

ਤੋਹਿ ਚਰਨ ਮਨੁ ਲਾਗੋ ਸਾਰਿੰਗਧਰ ॥

Thohi Charan Man Laago Saaringadhhar ||

My mind is attached to Your Feet, O Archer of the Universe;

ਗਉੜੀ (ਭ. ਕਬੀਰ) ਅਸਟ. (੬੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੪

Raag Gauri Bhagat Kabir

ਸੋ ਮਿਲੈ ਜੋ ਬਡਭਾਗੋ ॥੧॥ ਰਹਾਉ ॥

So Milai Jo Baddabhaago ||1|| Rehaao ||

He alone meets You, who is blessed by great good fortune. ||1||Pause||

ਗਉੜੀ (ਭ. ਕਬੀਰ) ਅਸਟ. (੬੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੫

Raag Gauri Bhagat Kabir

ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਉ ਰੇ ॥

Bindhraaban Man Haran Manohar Kirasan Charaavath Gaao Rae ||

In Brindaaban, where Krishna grazes his cows, he entices and fascinates my mind.

ਗਉੜੀ (ਭ. ਕਬੀਰ) ਅਸਟ. (੬੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੫

Raag Gauri Bhagat Kabir

ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਉ ਰੇ ॥੨॥੨॥੧੫॥੬੬॥

Jaa Kaa Thaakur Thuhee Saaringadhhar Mohi Kabeeraa Naaoo Rae ||2||2||15||66||

You are my Lord Master, the Archer of the Universe; my name is Kabeer. ||2||2||15||66||

ਗਉੜੀ (ਭ. ਕਬੀਰ) ਅਸਟ. (੬੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੬

Raag Gauri Bhagat Kabir

ਗਉੜੀ ਪੂਰਬੀ ੧੨ ॥

Gourree Poorabee 12 ॥

Gauree Poorbee 12:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੮

ਬਿਪਲ ਬਸਤ੍ਰ ਕੇਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ ॥

Bipal Basathr Kaethae Hai Pehirae Kiaa Ban Madhhae Baasaa ॥

Many people wear various robes, but what is the use of living in the forest?

ਗਉੜੀ (ਭ. ਕਬੀਰ) ਅਸਟ. (੬੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੭

Raag Gauri Poorbee Bhagat Kabir

ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ ॥੧॥

Kehaa Bhaeiaa Nar Dhaevaa Dhhokhae Kiaa Jal Boriou Giaathaa ॥1॥

What good does it do if a man burns incense before his gods? What good does it do to dip one's body in water? ॥1॥

ਗਉੜੀ (ਭ. ਕਬੀਰ) ਅਸਟ. (੬੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੭

Raag Gauri Poorbee Bhagat Kabir

ਜੀਅਰੇ ਜਾਹਿਗਾ ਮੈ ਜਾਨਾਂ ॥

Jeearae Jaahigaa Mai Jaanaa ॥

O soul, I know that I will have to depart.

ਗਉੜੀ (ਭ. ਕਬੀਰ) ਅਸਟ. (੬੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੭

Raag Gauri Poorbee Bhagat Kabir

ਅਬਿਗਤ ਸਮਝੁ ਇਆਨਾ ॥

Abigath Samajh Eiaanaa ॥

You ignorant idiot: understand the Imperishable Lord.

ਗਉੜੀ (ਭ. ਕਬੀਰ) ਅਸਟ. (੬੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੮

Raag Gauri Poorbee Bhagat Kabir

ਜਤ ਜਤ ਦੇਖਉ ਬਹੁਰਿ ਨ ਪੇਖਉ ਸੰਗਿ ਮਾਇਆ ਲਪਟਾਨਾ ॥੧॥ ਰਹਾਉ ॥

Jath Jath Dhaekho Bahur N Paekho Sang Maaeiaa Lapattaanaa ॥1॥ Rehaao ॥

Whatever you see, you will not see that again, but still, you cling to Maya. ॥1॥Pause॥

ਗਉੜੀ (ਭ. ਕਬੀਰ) ਅਸਟ. (੬੭) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੮

Raag Gauri Poorbee Bhagat Kabir

ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ ॥

Giaanee Dhhiaanee Bahu Oupadhaesee Eihu Jag Sagalo Dhhandhhaa ॥

The spiritual teachers, meditators and the great preachers are all engrossed in these worldly affairs.

ਗਉੜੀ (ਭ. ਕਬੀਰ) ਅਸਟ. (੬੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੯

Raag Gauri Poorbee Bhagat Kabir

ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ ॥੨॥੧॥੧੬॥੬੭॥

Kehi Kabeer Eik Raam Naam Bin Eiaa Jag Maaeiaa Andhhaa ||2||1||16||67||

Says Kabeer, without the Name of the One Lord, this world is blinded by Maya. ||2||1||16||67||

ਗਉੜੀ (ਭ. ਕਬੀਰ) ਅਸਟ. (੬੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੯

*Raag Gauri Poorbee Bhagat Kabir*

ਗਉੜੀ ੧੨ ॥

Gourree 12 ॥

Gauree 12:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੮

ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ ॥

Man Rae Shhaaddahu Bharam Pragatt Hoe Naachahu Eiaa Maaeiaa Kae Ddaanddae ||

O people, O victims of this Maya, abandon your doubts and dance out in the open.

ਗਉੜੀ (ਭ. ਕਬੀਰ) ਅਸਟ. (੬੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੧੧

*Raag Gauri Bhagat Kabir*

ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ॥੧॥

Soor K Sanamukh Ran Thae Ddarapai Sathee K Saanchai Bhaanddae ||1||

What sort of a hero is one who is afraid to face the battle? What sort of satee is she who, when her time comes, starts collecting her pots and pans? ||1||

ਗਉੜੀ (ਭ. ਕਬੀਰ) ਅਸਟ. (੬੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੧੧

*Raag Gauri Bhagat Kabir*

ਡਗਮਗ ਛਾਡਿ ਰੇ ਮਨ ਬਉਰਾ ॥

Ddagamag Shhaadd Rae Man Bouraa ||

Stop your wavering, O crazy people!

ਗਉੜੀ (ਭ. ਕਬੀਰ) ਅਸਟ. (੬੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੧੧

*Raag Gauri Bhagat Kabir*

ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥੧॥ ਰਹਾਉ ॥

Ab Tho Jarai Marai Sidhh Paaeeai Leeno Haathh Sandhhouraa ||1|| Rehaao ||

Now that you have taken up the challenge of death, let yourself burn and die, and attain perfection.

||1||Pause||

ਗਉੜੀ (ਭ. ਕਬੀਰ) ਅਸਟ. (੬੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੧੨

*Raag Gauri Bhagat Kabir*

ਕਾਮ ਕ੍ਰੋਧ ਮਾਇਆ ਕੇ ਲੀਨੇ ਇਆ ਬਿਧਿ ਜਗਤੁ ਬਿਗੁਤਾ ॥

Kaam Krodhh Maaeiaa Kae Leenae Eiaa Bidhh Jagath Bigoothaa ||

The world is engrossed in sexual desire, anger and Maya; in this way it is plundered and ruined.

ਗਉੜੀ (ਭ. ਕਬੀਰ) ਅਸਟ. (੬੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੧੨

*Raag Gauri Bhagat Kabir*

ਕਹਿ ਕਬੀਰ ਰਾਜਾ ਰਾਮ ਨ ਛੋਡਉ ਸਗਲ ਉਚ ਤੇ ਊਚਾ ॥੨॥੨॥੧੭॥੬੮॥

Kehi Kabeer Raajaa Raam N Shhoddo Sagal Ooch Thae Oochaa ||2||2||17||68||

Says Kabeer, do not forsake the Lord, your Sovereign King, the Highest of the High. ||2||2||17||68||

ਗਉੜੀ (ਭ. ਕਬੀਰ) ਅਸਟ. (੬੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੧੩

*Raag Gauri Bhagat Kabir*

ਗਉੜੀ ੧੩ ॥

Gourree 13 ॥

Gauree 13:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੮

ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਨ ਕਰਤ ਬੀਚਾਰ ॥

Furamaan Thaeraa Sirai Oopar Fir N Karath Beechaar ॥

Your Command is upon my head, and I no longer question it.

ਗਉੜੀ (ਭ. ਕਬੀਰ) ਅਸਟ. (੬੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੧੪

*Raag Gauri Bhagat Kabir*

ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ ॥੧॥

Thuhee Dhareeaa Thuhee Kareeaa Thujhai Thae Nisathaar ||1||

You are the river, and You are the boatman; salvation comes from You. ||1||

ਗਉੜੀ (ਭ. ਕਬੀਰ) ਅਸਟ. (੬੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੧੪

*Raag Gauri Bhagat Kabir*

ਬੰਦੇ ਬੰਦਗੀ ਇਕਤੀਆਰ ॥

Bandhae Bandhagee Eikatheeaa ॥

O human being, embrace the Lord's meditation

ਗਉੜੀ (ਭ. ਕਬੀਰ) ਅਸਟ. (੬੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੧੫

*Raag Gauri Bhagat Kabir*

ਸਾਹਿਬੁ ਰੋਸੁ ਧਰਉ ਕਿ ਪਿਆਰੁ ॥੧॥ ਰਹਾਉ ॥

Saahib Ros Dhharo K Piaar ||1|| Rehaao ॥

Whether your Lord and Master is angry with you or in love with you. ||1||Pause||

ਗਉੜੀ (ਭ. ਕਬੀਰ) ਅਸਟ. (੬੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੧੫

*Raag Gauri Bhagat Kabir*

ਨਾਮੁ ਤੇਰਾ ਆਧਾਰੁ ਮੇਰਾ ਜਿਉ ਫੁਲੁ ਜਈ ਹੈ ਨਾਰਿ ॥

Naam Thaeraa Aadhhaar Maeraa Jio Fool Jee Hai Naar ||

Your Name is my Support, like the flower blossoming in the water.

ਗਉੜੀ (ਭ. ਕਬੀਰ) ਅਸਟ. (੬੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੧੬

*Raag Gauri Bhagat Kabir*

ਕਹਿ ਕਬੀਰ ਗੁਲਾਮੁ ਘਰ ਕਾ ਜੀਆਇ ਭਾਵੈ ਮਾਰਿ ॥੨॥੧੮॥੬੯॥

Kehi Kabeer Gulaam Ghar Kaa Jeeaae Bhaavai Maar ||2||18||69||

Says Kabeer, I am the slave of Your home; I live or die as You will. ||2||18||69||

ਗਉੜੀ (ਭ. ਕਬੀਰ) ਅਸਟ. (੬੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੧੬

*Raag Gauri Bhagat Kabir*

ਗਉੜੀ ॥

Gourree ||

Gauree:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੮

ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ ਨੰਦੁ ਬਹੁ ਥਾਕੋ ਰੇ ॥

Lakh Chouraaseeh Jeea Jon Mehi Bhramath Nandh Bahu Thhaako Rae ||

Wandering through 8.4 million incarnations, Krishna's father Nand was totally exhausted.

ਗਉੜੀ (ਭ. ਕਬੀਰ) ਅਸਟ. (੭੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੧੭

*Raag Gauri Bhagat Kabir*

ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ ॥੧॥

Bhagath Haeth Avathaar Leeou Hai Bhaag Baddo Bapuraa Ko Rae ||1||

Because of his devotion, Krishna was incarnated in his home; how great was the good fortune of this poor man! ||1||

ਗਉੜੀ (ਭ. ਕਬੀਰ) ਅਸਟ. (੭੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੧੭

*Raag Gauri Bhagat Kabir*

ਤੁਮ੍ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ ॥

Thumh J Kehath Ho Nandh Ko Nandhan Nandh S Nandhan Kaa Ko Rae ||

You say that Krishna was Nand's son, but whose son was Nand himself?

ਗਉੜੀ (ਭ. ਕਬੀਰ) ਅਸਟ. (੭੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੧੮

*Raag Gauri Bhagat Kabir*

ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ ॥੧॥ ਰਹਾਉ ॥

Dhharan Akaas Dhaso Dhis Naahee Thab Eihu Nandh Kehaa Thho Rae ||1|| Rehaao ||

When there was no earth or ether or the ten directions, where was this Nand then? ||1||Pause||

ਗਉੜੀ (ਭ. ਕਬੀਰ) ਅਸਟ. (੭੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੩੮ ਪੰ. ੧੮

*Raag Gauri Bhagat Kabir*